

ਸੁਰੱਖਿਅਤ ਖਾਓ ਸੁਰੱਖਿਅਤ ਪਰੋਸੋ!

- ਸੁਰੱਖਿਅਤ ਪੈਕਿੰਗ ਅਤੇ ਪਰੋਸਣ ਵਾਲੀ ਸਮੱਗਰੀ ਵਿੱਚ ਭੋਜਨ ਨੂੰ ਪੈਕ ਕਰਨਾ ਅਤੇ ਪਰੋਸਣਾ ਮਹੱਤਵਪੂਰਨ ਹੈ।
- ਗਰਮ ਭੋਜਨ ਲਈ ਪੈਕਿੰਗ ਸਮੱਗਰੀ ਜਿਵੇਂ ਅਕਬਾਰ, ਪਲਾਸਟਿਕ, ਥਰਮੋਕੋਲ ਦੀ ਵਰਤੋਂ ਨਾਲ ਲੰਮੇ ਸਮੇਂ ਤੱਕ ਸਿਹਤ ਉੱਤੇ ਮਾੜੇ ਪ੍ਰਭਾਵ ਪੈ ਸਕਦੇ ਹਨ।
- ਇਹਨਾਂ ਪੈਕਿੰਗ ਸਮੱਗਰੀ ਨਾਲ ਗਰਮ ਭੋਜਨ ਦਾ ਸੰਪਰਕ ਕੈਂਸਰ ਅਤੇ ਦਿਮਾਗ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਸੁਰੱਖਿਅਤ ਪੈਕਿੰਗ ਸਮੱਗਰੀ ਵਿੱਚ ਖਾਣਾ ਪਰੋਸਣਾ/ਪੈਕ ਕਰਨਾ ਮਹੱਤਵਪੂਰਨ ਹੈ।

ਸੁਰੱਖਿਅਤ ਪੈਕਿੰਗ ਅਤੇ ਪਰੋਸਣ ਵਾਲੀ ਸਮੱਗਰੀ

  <p>ਅਖਬਾਰ</p>	<p>ਰੋਟੀ, ਪਰਾਂਠਾ, ਸਮੋਸਾ, ਪਕੌੜੇ ਆਦਿ</p>	  <p>ਸਾਦਾ ਕਾਗਜ਼ / ਟਿਸੂ ਪੇਪਰ ਸਾਫ਼ ਕੱਪੜਾ / ਪੇਪਰ ਰੁਮਾਲ</p>
  <p>ਪਲਾਸਟਿਕ ਦੇ ਡੱਬੇ</p>	<p>ਸਬਜ਼ੀ, ਤਰੀ, ਦਾਲ, ਚਾਵਲ ਅਤੇ ਹੋਰ ਗਰਮ ਭੋਜਨ</p>	  <p>ਸਟੀਲ / ਕੱਚ ਦੇ ਬਰਤਨ</p>
  <p>ਪਲਾਸਟਿਕ/ਥਰਮੋਕੋਲ ਕੱਪ ਅਤੇ ਪਾਲੀਥੀਨ</p>	<p>ਚਾਹ / ਕਾਫ਼ੀ</p>	  <p>ਸਟੀਲ / ਕੱਚ / ਮਿੱਟੀ ਚੀਨੀ ਮਿੱਟੀ ਦੇ ਕੱਪ</p>